

ਮਰੀਜ਼ ਦੀਆਂ ਹਿਦਾਇਤਾਂ

ਵੀਰਜ ਦੇ ਨਮੂਨੇ ਮਰੀਜ਼ ਦੀਆਂ ਹਿਦਾਇਤਾਂ / ਮੁਲਾਕਾਤ ਫਾਰਮ

ਵੀਰਜ ਦੇ ਨਮੂਨੇ ਦੇ ਡਰਾਪ-ਆਫ਼ ਲਈ ਮੁਲਾਕਾਤਾਂ ਦੀ ਲੋੜ ਹੁੰਦੀ ਹੈ। ਕਿਰਪਾ ਕਰਕੇ ਆਪਣੀ ਮੁਲਾਕਾਤ ਨਿਰਧਾਰਤ ਕਰਨ ਲਈ ਕਾਲ ਕਰਨ ਤੋਂ ਪਹਿਲਾਂ ਹਿਦਾਇਤਾਂ ਨੂੰ ਪੜ੍ਹੋ। ਬਿਨਾਂ ਕਿਸੇ ਮੁਲਾਕਾਤ ਦੇ ਜਾਂ ਮਿਲਣ ਦੇ ਸਮੇਂ ਤੋਂ ਪਹਿਲਾਂ ਡਰਾਪ-ਆਫ਼ ਕੀਤੇ ਗਏ ਨਮੂਨਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਵੀਰਜ ਦੀਆਂ ਮੁਲਾਕਾਤਾਂ ਨੂੰ ਔਨਲਾਈਨ ਬੁੱਕ ਨਹੀਂ ਕੀਤਾ ਜਾ ਸਕਦਾ।

ਮੁਲਾਕਾਤ ਨਿਰਧਾਰਤ ਕਰਨ ਲਈ, LifeLabs ਨੂੰ 1-855-412-4495 'ਤੇ ਕਾਲ ਕਰੋ
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ।

ਟਿੱਪਣੀ: ਜੇ ਇਹ ਆਵਾਜ਼ਾਈ ਜਾਂ ਦੇਰੀ ਦੇ ਮੁੱਦਿਆਂ ਲਈ ਇੱਕ ਦੁਹਰਾਉਣ ਵਾਲਾ ਸੰਗ੍ਰਹਿ ਹੈ, ਤਾਂ ਕਿਰਪਾ ਕਰਕੇ ਬੁਕਿੰਗ ਏਜੰਟ ਨੂੰ ਸੂਚਿਤ ਕਰੋ। ਜੇ ਤੁਸੀਂ ਆਪਣੀ ਨਿਰਧਾਰਤ ਮੁਲਾਕਾਤ ਕਰਨ ਦੇ ਯੋਗ ਨਹੀਂ ਹੋ, ਤਾਂ ਕਿਰਪਾ ਕਰਕੇ ਸਾਨੂੰ ਤੁਰੰਤ ਦੱਸੋ।

ਤੁਹਾਡੇ ਡਾਕਟਰ ਨੇ ਤੁਹਾਡੇ ਵੀਰਜ (ਨਿਕਾਸੀ) ਦਾ ਵਿਸ਼ਲੇਸ਼ਣ ਕਰਨ ਦੀ ਬੇਨਤੀ ਕੀਤੀ ਹੈ ਜਿਵੇਂ ਕਿ ਨਿਸ਼ਾਨਬੱਧ ਕੀਤਾ ਗਿਆ ਹੈ [x]।

[] ਫਰਟੀਲਿਟੀ ਨਮੂਨਾ 1-6 ਚਰਣਾਂ ਦੀ ਪਾਲਣਾ ਕਰੋ। [] ਨਸਬੰਦੀ ਦੇ ਬਾਅਦ ਦਾ ਨਮੂਨਾ 2-6 ਚਰਣਾਂ ਦੀ ਪਾਲਣਾ ਕਰੋ।

ਜੇ ਤੁਹਾਡੀ ਮੁਲਾਕਾਤ ਔਨ-ਸਾਈਟ ਇਕੱਤਰੀਕਰਨ ਕੇਂਦਰ ਵਿਖੇ ਹੈ, ਤਾਂ ਆਪਣੀ ਮੁਲਾਕਾਤ ਦੇ ਸਮੇਂ ਤੋਂ ਪਹਿਲਾਂ ਆਪਣਾ ਨਮੂਨਾ ਇਕੱਤਰ ਨਾ ਕਰੋ। 4-7 ਚਰਣ ਲਾਗੂ ਨਹੀਂ ਹੁੰਦੇ।

ਪ੍ਰਯੋਗਸ਼ਾਲਾ ਟੈਸਟ ਦੇ ਇੱਕ ਵੈਧ ਨਤੀਜੇ ਨੂੰ ਯਕੀਨੀ ਬਣਾਉਣ ਲਈ, ਇਹਨਾਂ ਹਿਦਾਇਤਾਂ ਦੀ ਬਿਲਕੁਲ ਸਹੀ ਪਾਲਣਾ ਕਰੋ। ਜੇ ਤੁਸੀਂ ਹਿਦਾਇਤਾਂ ਨੂੰ ਨਹੀਂ ਸਮਝਦੇ, ਤਾਂ ਕਿਰਪਾ ਕਰਕੇ LifeLabs ਨੂੰ 1-855-412-4495 'ਤੇ ਸੰਪਰਕ ਕਰੋ।

1. ਨਮੂਨਾ ਇਕੱਤਰ ਕਰਨ ਤੋਂ 2 ਤੋਂ 7 ਦਿਨ ਪਹਿਲਾਂ ਕੋਈ ਜਿਨਸੀ ਗਤੀਵਿਧੀ (ਹੱਥਰਸੀ ਜਾਂ ਸੰਭੋਗ ਦੁਆਰਾ ਵੀਰਜ ਨਿਕਾਸੀ) ਨਹੀਂ। (48 ਘੰਟਿਆਂ ਤੋਂ ਘੱਟ ਨਹੀਂ, 7 ਦਿਨਾਂ ਤੋਂ ਵੱਧ ਨਹੀਂ)
ਆਖਰੀ ਵੀਰਜ ਨਿਕਾਸੀ ਤੋਂ ਬਾਅਦ ਦੇ ਦਿਨਾਂ ਦੀ ਗਿਣਤੀ: _____
2. ਪ੍ਰਯੋਗਸ਼ਾਲਾ ਨੂੰ ਜਾਂਚ ਲਈ ਇੱਕ ਤਾਜ਼ਾ ਅਤੇ ਸੰਪੂਰਨ ਨਮੂਨੇ ਦੀ ਲੋੜ ਹੁੰਦੀ ਹੈ। ਸੰਪੂਰਨ ਵੀਰਜ ਨਿਕਾਸੀ ਨੂੰ ਇਕੱਤਰ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੇ ਨਤੀਜੇ ਸਹੀ ਨਹੀਂ ਹੋ ਸਕਦੇ ਜੇਕਰ ਨਮੂਨੇ ਵਿੱਚੋਂ ਕੋਈ ਵੀ, ਖਾਸ ਕਰਕੇ ਇਕੱਤਰ ਕਰਨ ਦੇ ਦੌਰਾਨ ਨਮੂਨੇ ਦਾ ਪਹਿਲਾ ਭਾਗ, ਡੁੱਲ੍ਹ ਗਿਆ ਸੀ ਜਾਂ ਗੁੰਮ ਹੋ ਗਿਆ ਸੀ। ਜਦੋਂ ਤੁਸੀਂ ਟੈਸਟ ਲਈ ਆਪਣਾ ਨਮੂਨਾ ਡਰਾਪ-ਆਫ਼ ਕਰ ਦਿੰਦੇ ਹੋ, ਤਾਂ ਕਿਰਪਾ ਕਰਕੇ ਹੇਠਾਂ ਸਹੀ ਬੱਕਸ ਨੂੰ ਚੈੱਕ ਕਰੋ ਅਤੇ ਇਸ ਸ਼ੀਟ ਨੂੰ ਮਰੀਜ਼ ਸੇਵਾ ਕੇਂਦਰ ਵਿਖੇ ਸਟਾਫ਼ ਨੂੰ ਦੇ ਦਿਓ।
ਸੰਪੂਰਨ ਨਮੂਨਾ: ਹਾਂ ਨਹੀਂ
3. ਨਮੂਨਾ ਹੱਥਰਸੀ ਦੁਆਰਾ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਪ੍ਰਯੋਗਸ਼ਾਲਾ ਜਾਂ ਚਿਕਿਤਸਕ ਦੁਆਰਾ ਦਿੱਤੇ ਗਏ ਕੰਟੇਨਰ ਵਿੱਚ ਵੀਰਜ ਦੇ ਸੰਪੂਰਨ ਨਮੂਨੇ ਨੂੰ ਛੱਡੋ।
ਕਿਸੇ ਵੀ ਹੋਰ ਕੰਟੇਨਰ, ਕੰਡੋਮ ਜਾਂ ਕਿਸੇ ਵੀ ਕਿਸਮ ਦੇ ਲੁਬਰੀਕੈਂਟ ਦੀ ਵਰਤੋਂ ਨਾ ਕਰੋ। ਕਿਸੇ ਵੀ ਹੋਰ ਕੰਟੇਨਰ ਦੀ ਕਿਸਮ ਦੀ ਵਰਤੋਂ ਦੇ ਨਤੀਜੇ ਵਜੋਂ ਨਮੂਨਾ ਰੱਦ ਹੋ ਜਾਵੇਗਾ।
4. ਕੰਟੇਨਰ ਲੇਬਲ 'ਤੇ ਆਪਣਾ ਨਾਮ, ਨਮੂਨਾ ਇਕੱਤਰ ਕਰਨ ਦੀ ਤਾਰੀਖ਼ ਅਤੇ ਸਮਾਂ ਪ੍ਰਿੰਟ ਕਰੋ।
5. ਇਕੱਤਰ ਕਰਨ ਤੋਂ ਬਾਅਦ ਅਤੇ ਆਵਾਜ਼ਾਈ ਦੇ ਦੌਰਾਨ, ਨਮੂਨੇ ਨੂੰ ਸਰੀਰ ਦੇ ਨਾਲ ਕਿਸੇ ਅੰਦਰਲੀ ਜੇਬ ਵਿੱਚ ਪਾ ਕੇ ਸਰੀਰ ਦੇ ਤਾਪਮਾਨ 'ਤੇ ਰੱਖਣਾ ਲਾਜ਼ਮੀ ਹੈ।
6. ਇਕੱਤਰ ਕਰਨ ਤੋਂ ਬਾਅਦ ਨਮੂਨਾ ਜਿੰਨੀ ਜਲਦੀ ਹੋ ਸਕੇ (ਭਾਵ, 10-15 ਮਿੰਟ ਦੇ ਅੰਦਰ), ਇਕੱਤਰ ਕਰਨ ਦੇ 30 ਮਿੰਟ ਤੋਂ ਪਹਿਲਾਂ-ਪਹਿਲਾਂ ਨਿਰਧਾਰਤ ਮਰੀਜ਼ ਸੇਵਾ ਕੇਂਦਰ ਨੂੰ ਦੇਣਾ ਚਾਹੀਦਾ ਹੈ।
7. ਜਦ ਤੁਸੀਂ ਮਰੀਜ਼ ਸੇਵਾ ਕੇਂਦਰ ਵਿਖੇ ਪਹੁੰਚਦੇ ਹੋ, ਤਾਂ ਸਿੱਧੇ ਸਾਹਮਣੇ ਵਾਲੇ ਡੈਸਕ 'ਤੇ ਜਾਓ ਅਤੇ ਸਟਾਫ਼ ਨੂੰ ਦੱਸੋ ਕਿ ਤੁਹਾਡੇ ਕੋਲ ਸਮਾਂ-ਆਧਾਰਤ ਸੰਵੇਦਨਸ਼ੀਲ ਨਮੂਨਾ ਡਰਾਪ-ਆਫ਼ ਲਈ ਮੁਲਾਕਾਤ ਹੈ।

ਇਕੱਤਰ ਕਰਨ ਦਾ ਸਮਾਂ:

ਇਕੱਤਰ ਕਰਨ ਦੀ ਤਾਰੀਖ਼: _____

ਮੈਂ ਉਪਰੋਕਤ ਸਾਰੀਆਂ ਹਿਦਾਇਤਾਂ ਨੂੰ ਸਮਝ ਲਿਆ ਹੈ ਅਤੇ ਇਹਨਾਂ ਦੀ ਪਾਲਣਾ ਕੀਤੀ ਹੈ
ਮਰੀਜ਼ ਦਾ ਨਾਮ _____ ਹਸਤਾਖਰ